

ਦਫ਼ਤਰ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ, ਪੰਜਾਬ

ਬਲਾਕ-ਈ, ਛੇਵੀਂ ਮੰਜਿਲ, ਪੰਜਾਬ ਸਕੂਲ ਸਿੱਖਿਆ ਬੋਰਡ ਕੰਪ., ਫੇਜ਼-8 ਐਸ.ਏ.ਐਸ.ਨਗਰ, ਮੁਹਾਲੀ

ਫੋਨ ਨੰਬਰ: 0172-2212221

(ਨੋਟਿਸ ਬੋਰਡ ਅਤੇ ਵੈਬਸਾਇਟ ਰਾਹੀਂ)

ਵੱਲ

ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਸਿੱ/ਐਸਿੱ),

ਸਮੂਹ ਸਕੂਲ ਮੁੱਖੀ,

ਪੰਜਾਬ।

ਮੀਮੋ ਨੰ:- SCERT-ACTIVITIES-2022/301933/01

ਮਿਤੀ:ਐਸ.ਏ.ਐਸ.ਨਗਰ,7-3-2022

ਵਿਸ਼ਾ:- International Women Day (8 ਮਾਰਚ 2022) ਮਨਾਉਣ ਸਬੰਧੀ।

ਹਵਾਲਾ:- Department of School Education & Literacy ਤੋਂ ਪ੍ਰਾਪਤ D.No.21-1/2022-IS-11 ਮਿਤੀ 04/03/2022 ਦੇ ਸਬੰਧ ਵਿੱਚ।

1.0 ਉਕਤ ਵਿਸ਼ੇ ਅਤੇ ਹਵਾਲਾ ਅਧੀਨ ਪੱਤਰ ਵੱਲ ਧਿਆਨ ਦੇਣ ਦੀ ਖੋਚਲ ਕੀਤੀ ਜਾਵੇ ਜੀ।

2.0 ਉਕਤ ਵਿਸ਼ੇ ਦੇ ਸਬੰਧ ਵਿੱਚ 8 ਮਾਰਚ 2022 ਨੂੰ International Women Day ਦੇ ਮੌਕੇ ਤੇ ਸਕੂਲਾਂ ਵਿੱਚ ਲੜਕੀਆਂ ਅਤੇ ਔਰਤਾਂ ਦੇ ਸੁਸਕਤੀਕਰਨ ਸਬੰਧੀ ਹੇਠ ਲਿਖੀਆਂ ਗਤੀਵਿਧੀਆਂ ਕਰਵਾਈਆਂ ਜਾਣ:-

1. 8 ਮਾਰਚ ਨੂੰ ਕਲਾਸਾਂ ਵਿੱਚ ਪੜ੍ਹਾਏ ਜਾਣ ਵਾਲੇ ਟੋਪਿਕਾਂ ਨੂੰ ਔਰਤਾਂ ਦੁਆਰਾ ਕੀਤੇ ਗਏ ਕਾਰਜ ਨਾਲ ਜੋੜ ਕੇ ਪੜ੍ਹਾਇਆ ਜਾਵੇ ਜਿਵੇਂ ਕਿ ਸਮਾਜਿਕ ਸਿੱਖਿਆ ਵਿਸ਼ੇ ਵਿੱਚ 1857 ਤੋਂ 1947 ਤੱਕ ਅਜ਼ਾਦੀ ਦੇ ਸੰਘਰਸ਼ਾਂ ਵਿੱਚ ਔਰਤਾਂ ਦੁਆਰਾ ਨਿਭਾਈਆਂ ਗਈਆਂ ਭੂਮਿਕਾਵਾਂ ਬਾਰੇ ਅਤੇ ਸੰਵਿਧਾਨ ਸਭਾ ਵਿੱਚ 15 ਔਰਤਾਂ ਦਾ ਯੋਗਦਾਨ, ਸਾਇੰਸ ਵਿਸ਼ੇ ਵਿੱਚ ਔਰਤ ਸਾਇੰਸਦਾਨਾਂ ਵੱਲੋਂ ਕੀਤੀਆਂ ਖੋਜਾਂ ਅਤੇ ਖੋਜਾਂ ਵਿੱਚ ਯੋਗਦਾਨ ਅਤੇ ਭਾਸ਼ਾਵਾਂ ਵਿੱਚ ਉਨ੍ਹਾਂ ਔਰਤ ਲੇਖਕਾਵਾਂ ਜਿਨ੍ਹਾਂ ਦੁਆਰਾ ਕਵਿਤਾਵਾਂ, ਸਾਹਿਤਾਂ ਆਦਿ ਵਿੱਚ ਨਾਮਣਾ ਖੱਟਿਆ ਹੋਵੇ, ਬਾਰੇ ਪੜ੍ਹਾਇਆ ਜਾਵੇ।

- II. ਸਪੈਸਲ ਸਵੇਰ ਦੀ ਸਭਾ ਆਨਲਾਈਨ/ਆਫਲਾਈਨ ਮਾਧਿਅਮ ਵਿੱਚ ਕਰਵਾਈ ਜਾਵੇ ਜਿਸ ਵਿੱਚ ਪ੍ਰਸਿੱਧ ਔਰਤਾਂ ਦੀਆਂ ਪ੍ਰਾਪਤੀਆਂ ਬਾਰੇ ਭਾਸ਼ਣ, ਰੋਲ ਪਲੇਅ, ਅੱਜ ਦਾ ਵਿਚਾਰ, ਔਰਤ ਸਸਕਤੀਕਰਨ ਤੇ ਗਰੁੱਪ ਗਾਏ, ਸਕੂਲੀ ਵਿਦਿਆਰਥਣਾਂ ਜਿਨ੍ਹਾਂ ਨੇ ਕਿਸੇ ਵੀ ਖੇਤਰ ਵਿੱਚ ਸਕੂਲ ਦਾ ਨਾਂ ਰੋਸ਼ਨ ਕੀਤਾ ਹੋਵੇ, ਦੀ ਹੌਸਲਾ ਅਫਜਾਈ ਕੀਤੀ ਜਾਵੇ।
- III. Medical fields, teaching, armed forces, police, aircraft pilots, locomotive pilots, aerospace engineers, building & construction, scientist ਆਦਿ ਵਿੱਚ ਨਾਮ ਕਮਾਉਣ ਵਾਲੀਆਂ ਲੋਕਲ ਔਰਤਾਂ ਦਾ ਸਕੂਲੀ ਵਿਦਿਆਰਥੀਆਂ ਨਾਲ ਆਮੋ-ਸਾਹਮਣੇ ਗੱਲਬਾਤ ਕਰਵਾਈ ਜਾਵੇ।
- IV. ਔਰਤ ਸਟਾਫ ਮੈਂਬਰਾਂ ਅਤੇ ਫੈਕਲਟੀ ਮੈਂਬਰਾਂ ਦਾ ਸਨਮਾਨ ਕੀਤਾ ਜਾਵੇ।
- V. ਜਿਸ ਜ਼ਿਲ੍ਹੇ/ਖੇਤਰ ਵਿੱਚ ਸਕੂਲ ਸਥਿਤ ਹੈ, ਉਸ ਜ਼ਿਲ੍ਹੇ/ਖੇਤਰ ਦਾ ਕੋਈ ਵੀ ਪ੍ਰੋਨਾਦਾਇਕ ਔਰਤ ਸਖਸੀਅਤ ਤੇ ਲੇਖ ਰਚਨਾ ਕਰਵਾਈ ਜਾਵੇ।
- VI. International Women Day ਦੇ ਬੈਨਰ ਲਗਾਏ ਜਾਣ।
- VII. International Women Day ਦੇ ਸਬੰਧ ਵਿੱਚ ਔਰਤਾਂ ਦੇ ਮੁੱਦਿਆਂ ਤੇ ਵਿਚਾਰ ਚਰਚਾ/ਵਰਕਸ਼ਾਪਾਂ ਕਰਵਾਈਆਂ ਜਾਣ।
- VIII. ਲੜਕੀਆਂ ਦੀ ਪੜ੍ਹਾਈ ਨੂੰ ਪ੍ਰੋਤਸਾਹਿਤ ਕਰਨ ਲਈ ਕੀਤੇ ਗਏ ਕਾਰਜਾਂ/ਲਿੰਗ ਵਿਤਕਰੇ ਨੂੰ ਦੂਰ ਕਰਨ ਲਈ ਕੀਤੇ ਕਾਰਜਾਂ ਨੂੰ ਉਜਾਗਰ ਕੀਤਾ ਜਾਵੇ।
- IX. ਹਾਈ ਅਤੇ ਸੀਨੀਅਰ ਸੈਕੰਡਰੀ ਕਲਾਸਾਂ ਦਾ ਡਰਾਪ ਰੇਟ ਘਟਾਉਣ ਲਈ ਉਨ੍ਹਾਂ ਨੂੰ ਮਾਹਵਾਰੀ ਦੀ ਸਫਾਈ ਬਾਰੇ ਦੱਸਿਆ ਜਾਵੇ।
- X. ਮਾਪੇ-ਅਧਿਆਪਕ ਮਿਲਣੀ ਸਮੇਂ ਲੜਕੀਆਂ ਦੇ ਪੇਸ਼ਾ ਬਾਰੇ ਵਿਸ਼ੇਸ਼ ਤੌਰ ਤੇ ਗਿਆਨ ਦਿੱਤਾ ਜਾਵੇ।

3.0 ਆਪ ਵੱਲੋਂ ਆਪਣੇ ਅਧੀਨ ਪੈਦੇ ਸਾਰੇ ਸਕੂਲਾਂ ਨੂੰ International Women Day ਸਬੰਧੀ ਉਕਤ ਦਰਸਾਈਆਂ ਗਤੀਵਿਧੀਆਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ ਜਾਵੇ।

4.0 ਹਰੇਕ ਜ਼ਿਲ੍ਹੇ ਦੇ DM (Science & SST) ਵੱਲੋਂ ਆਪਣੇ ਜ਼ਿਲ੍ਹੇ ਵਿੱਚ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ ਸਬੰਧੀ ਤਿਆਰ ਕੀਤਾ ਗਿਆ ਸ਼ਡਿਊਲ ਅਤੇ ਕਰਵਾਈਆਂ ਗਈਆਂ ਗਤੀਵਿਧੀਆਂ

ਦੀ ਰਿਪੋਰਟ (ਕੰਪਾਇਲ ਕਰਕੇ) ਮਿਤੀ 10-3-2022 ਤੱਕ ਇਸ ਦਫਤਰ ਦੀ ਈ.ਮੇਲ. ਆਈ.ਡੀ. scertactivities@gmail.com ਤੇ ਹਰ ਹਾਲਤ ਵਿੱਚ ਭੇਜੀ ਜਾਵੇ।

5.0 ਉਕਤ ਹਦਾਇਤਾ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇ।

(ਜਰਨੈਲ ਸਿੰਘ)

ਡਾਇਰੈਕਟਰ

ਐਸ.ਸੀ.ਈ.ਆਰ.ਟੀ.,ਪੰਜਾਬ

ਪਿੱਠ ਅੰਕਣ ਨੰ:-ਉਕਤ

ਮਿਤੀ,7-3-2022

ਉਕਤ ਦਾ ਉਤਾਰਾ ਹੇਠ ਲਿਖੀਆ ਨੂੰ ਸੂਚਨਾ ਹਿੱਤ ਭੇਜਿਆ ਜਾਂਦਾ ਹੈ:-

1.ਪੀ.ਏ./ਸਕੱਤਰ ਸਕੂਲ ਸਿੱਖਿਆ ਜੀ।

2.ਪੀ.ਏ.ਡੀ.ਜੀ.ਐਸ.ਈ.ਜੀ।

3.ਪੀ.ਏ.ਡੀ.ਪੀ.ਆਈ. (ਸੈਸਿੱ/ਐਸਿੱ)



ਸਹਾਇਕ ਡਾਇਰੈਕਟਰ

ਐਸ.ਸੀ.ਈ.ਆਰ.ਟੀ.,ਪੰਜਾਬ